

## Macbeth | ਮੇਕਬੈਥ ਕਹਾਣੀ

### ਪੈਗੰਬਰੀ ਸ਼ਬਦ

ਮੇਕਬੈਥ ਅਤੇ ਬੈਂਕੋ, ਸਕੋਟਿਸ਼ ਫੌਜ ਦੇ ਜਨਰਲ, ਆਪਣੀ ਲੜਾਈ ਤੋਂ ਜੇਤੂ ਹੋ ਕੇ ਘਰ ਵਾਪਸ ਆ ਰਹੇ ਹੁੰਦੇ ਹਨ ਜਦੋਂ ਉਹ ਜਾਦੂਗਰਨੀਆਂ ਨੂੰ ਮਿਲਦੇ ਹਨ। ਜਾਦੂਗਰਨੀਆਂ ਇਹ ਭਵਿੱਖਬਾਣੀ ਕਰਦੀਆਂ ਹਨ ਕਿ ਮੇਕਬੈਥ ਨੂੰ ਥੋਨ ਐਂਫ ਕਾਅਡੋਰ ਨਿਯੁਕਤ ਕੀਤਾ ਜਾਵੇਗਾ ਅਤੇ ਫਿਰ ਸਕੋਟਲੈਂਡ ਦਾ ਰਾਜਾ। ਉਹ ਬੈਂਕੋ ਨੂੰ ਵੀ ਇਹ ਦੱਸਦੀਆਂ ਹਨ ਕਿ ਉਸ ਦੀ ਸੰਤਾਨ ਵੀ ਰਾਜੇ ਬਣੇਗੀ।

### ਚੜ੍ਹਾਈ

ਜਾਦੂਗਰਨੀਆਂ ਦੀ ਪਹਿਲੀ ਭਵਿੱਖਬਾਣੀ ਛੇਤੀ ਹੀ ਸੱਚੀ ਹੋ ਗਈ ਜਦੋਂ ਸਕੋਟਲੈਂਡ ਦਾ ਰਾਜਾ ਡੰਕਨ ਮੇਕਬੈਥ ਦੀ ਜੰਗ ਵਿਚ ਬਹਾਦਰੀ ਵਾਲੀ ਸਰਵਿਸ ਦਾ ਇਨਾਮ ਇਕ ਨਵੀਂ ਨਿਯੁਕਤੀ ਨਾਲ ਦਿੰਦਾ ਹੈ – ਥੋਨ ਐਂਫ ਕਾਅਡੋਰ। ਲੇਡੀ ਮੇਕਬੈਥ ਆਪਣੇ ਪਤੀ ਬਾਰੇ ਭਵਿੱਖਬਾਣੀ ਅਤੇ ਉਸ ਦੀ ਵਧ ਰਹੀ ਇੱਛਾ ਤੋਂ ਉਤਸ਼ਾਹ ਵਿਚ ਹੈ। ਉਹ ਮੇਕਬੈਥ ਨੂੰ ਮਨਾ ਲੈਂਦੀ ਹੈ ਕਿ ਉਹ ਰਾਜੇ ਡੰਕਨ ਦੇ ਉਨ੍ਹਾਂ ਦੇ ਕਿਲੇ ਵਿਚ ਆਉਣ ਵੇਲੇ ਉਸ ਦਾ ਕਤਲ ਕਰ ਦੇਵੇ; ਇਸ ਨਾਲ ਮੇਕਬੈਥ ਦਾ ਰਾਜਾ ਬਣਨ ਲਈ ਰਾਹ ਪੱਧਰਾ ਹੋ ਜਾਵੇਗਾ।

ਉਸ ਰਾਤ ਨੂੰ ਬਾਅਦ ਵਿਚ, ਡੰਕਨ ਅਤੇ ਉਸ ਦੇ ਸਟਾਫ ਨਾਲ ਜਸ਼ਨ ਮਨਾਉਣ ਤੋਂ ਬਾਅਦ, ਉਹ ਆਪਣੀ ਪਲੈਨ 'ਤੇ ਕੰਮ ਕਰਦੇ ਹਨ ਅਤੇ ਮੇਕਬੈਥ ਸੌਂ ਰਹੇ ਰਾਜੇ ਨੂੰ ਉਸ ਦੇ ਕਮਰੇ ਵਿਚ ਕਤਲ ਕਰ ਦਿੰਦਾ ਹੈ।

### ਲੜਾਈ

ਮਾਲਕਮ ਅਤੇ ਡੋਨਲਬੇਨ, ਡੰਕਨ ਦੇ ਦੋ ਪੁੱਤਰ ਅਤੇ ਵਾਰਸ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਸਮਝਦੇ ਹੋਏ ਸੇਫਟੀ ਲਈ ਇੰਗਲੈਂਡ ਨੂੰ ਭੱਜ ਜਾਂਦੇ ਹਨ। ਮਾਲਕਮ ਅਤੇ ਡੋਨਲਬੇਨ ਦੇ ਜਾਣ ਤੋਂ ਬਾਅਦ, ਮੇਕਬੈਥ ਨੂੰ ਰਾਜਾ ਬਣਾ ਦਿੱਤਾ ਜਾਂਦਾ ਹੈ।

### ਇਲਹਾਮੀ ਸੁਫਨੇ

ਆਪਣੀ ਸ਼ਾਹੀ ਤਾਕਤ ਨੂੰ ਸੁਰੱਖਿਅਤ ਕਰਨ ਲਈ, ਮੇਕਬੈਥ ਬੈਂਕੋ ਅਤੇ ਉਸ ਦੇ ਪੁੱਤਰ ਦੇ ਕਤਲ ਦਾ ਪ੍ਰਬੰਧ ਕਰਦਾ ਹੈ। ਬਾਅਦ ਵਿਚ ਬੈਂਕੋ ਦਾ ਭੂਤ ਇਕ ਰਸਮੀ ਦਾਅਵਤ ਵਿਚ ਦਿਖਾਈ ਦਿੰਦਾ ਹੈ।



ਮੇਕਬੈਥ ਇਕ ਵਾਰ ਫਿਰ ਜਾਦੂਗਰਨੀਆਂ ਕੋਲ ਜਾਂਦਾ ਹੈ, ਸੇਧ ਲੈਣ ਲਈ ਫਿਕਰਮੰਦ। ਉਹ ਉਸ ਨੂੰ ਮੈਕਡੱਫ ਬਾਰੇ ਚਿਤਾਵਨੀ ਦਿੰਦੀਆਂ ਹਨ ਜੋ ਕਿ ਇਕ ਹੋਰ ਦਰਬਾਰੀ ਹੈ ਅਤੇ ਉਹ ਵੀ ਇੰਗਲੈਂਡ ਨੂੰ ਦੌੜ ਚੁੱਕਿਆ ਹੈ। ਉਹ ਮੇਕਬੈਥ ਨੂੰ ਦੱਸਦੀਆਂ ਹਨ ਕਿ ਕਿਸੇ ਔਰਤ ਤੋਂ ਪੈਦਾ ਹੋਇਆ ਕੋਈ ਮਰਦ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।

ਇਸੇ ਸਮੇਂ, ਲੇਡੀ ਮੇਕਬੈਥ ਆਪਣੇ ਅਤੇ ਆਪਣੇ ਪਤੀ ਵਲੋਂ ਲਏ ਗਏ ਫੈਸਲਿਆਂ ਤੋਂ ਬੇਚੈਨ ਹੋਈ ਜਾਂਦੀ ਹੈ।

### **ਵਿਰੋਧੀ ਤਾਕਤਾਂ ਇਕੱਠੀਆਂ ਹੋ ਜਾਂਦੀਆਂ ਹਨ**

ਇੰਗਲੈਂਡ ਵਿਚ, ਮਾਲਕਮ ਅਤੇ ਮੈਕਡੱਫ ਇਕੱਠੇ ਹੋਣ ਦਾ ਫੈਸਲਾ ਕਰਦੇ ਹਨ। ਉਹ ਆਪਣਾ ਬਦਲਾ ਲੈਣ ਦੀ ਪਲੈਨ ਬਣਾਉਂਦੇ ਹਨ ਅਤੇ ਮੇਕਬੈਥ ਨਾਲ ਲੜਾਈ ਕਰਨ ਲਈ ਫੌਜ ਤਿਆਰ ਕਰਦੇ ਹਨ।

### **ਫੈਸਲਾਕੁਨ ਨਤੀਜਾ**

ਜਿਵੇਂ ਉਸ ਦੇ ਦੁਸ਼ਮਣ ਸਕੋਟਲੈਂਡ ਪਹੁੰਚਦੇ ਹਨ, ਮੇਕਬੈਥ ਨੂੰ ਆਪਣੀ ਖੁਦ ਦੀ ਸੁਰੱਖਿਆ ਬਾਰੇ ਪੂਰਨ ਭਰੋਸਾ ਹੈ ਕਿਉਂਕਿ ਉਹ ਇਹ ਯਕੀਨ ਕਰਦਾ ਹੈ ਕਿ ਉਹ ਜਾਦੂਗਰਨੀਆਂ ਦੀ ਭਵਿੱਖਬਾਣੀ ਨਾਲ ਸੁਰੱਖਿਅਤ ਹੈ। ਹਰ ਇਕ ਚੀਜ਼ ਦਾਅ ਤੇ ਲੱਗੀ ਹੋਈ ਹੈ ਜਦੋਂ ਮੇਕਬੈਥ ਆਪਣੀ ਅੰਤਿਮ ਹੋਣੀ ਦਾ ਸਾਹਮਣਾ ਕਰਦਾ ਹੈ।